

"Suhoat Chènggī kah Jīnkoân"

Sū by Tiuⁿ lāmhiàn

—— Pⁿ àn tī léksú siōng ê ìgī

Tùi Tân Chúipíⁿ chóngthóng tī 2008 nī pī khu'ah liáuāu, Tâioân tiâuía bôlūn sī théng pⁿ'á á sī hoán pⁿ'á lóng pī ká jīpkhì Pⁿ àn kígí'á chúi tiong, sujiân jiát phutphut thólūn kah ū chhun, khiok sitkhì léngchēng sukhó hoatlút chānbīn ê buntê. Tâioân Kàusiū Hiàphōe ūi tiòh beh hō sūsit koh khah líchheng, tī 2012 nī 9 goéh 29, iauchhiáⁿ beh ūi hoatlút choankong ê hákchiá kípān giánthóhōe, òngbāng chiá chit ê líú lâi hoánkhí tãike tùi tongkim chéngtī kah suhoat buntê ê koansim.

Pⁿ àn ū chin chē gī tiám kah chénggī, m̄ kantaⁿ sī suhoat kongpêⁿ chénggī kah jīnkoân ê buntê, koh khah chhamcháp chéngtī tàucheng ê buntê. I sī suhoat sú siōng tē it ūi bīnsóan chóngthóng siàjīm liáuāu chiáⁿchò kaⁿsiú ê tiōngtāi sūkiāⁿ, mā ē sī kiámgiām suhoat tòklip kah bīnchú jīnkoân ê tiōngiàu chípiâu.

Tân Chúipíⁿ sī 2000 nī kàu 2004 nī Tâioân súsiōng tē it ūi hui Tiongkok Kokbīn tóng chhutsin ê chóngthóng, mā sī púnthó chéngtóng Bīnchú Chìnpō tóng thāuchit jīm ê chóngthóng. I ê beh nī chipchèng tī Tâioân bīnchú ūntōng súsiōng sī tiōngtāi ê lítēngpi, mā sī Tâioân māihiong bīnchú chūiū kokka ê tiōngiàu siōngteng, m̄ koh, i khiok tī siàjīm liáuāu bô gōa kú pī phòⁿhēng jip kaⁿ, tùi koānlék ê tianhong poáh lóhkhì chhimian, kiāⁿjip oīô. Chit chióng híkék sèng ê piànhoa, m̄nā hō chichhī chiá gōnggiáh, hūnnō kah pisiong, koh khah hō púnthó tīniāⁿ lóng siú táⁿkek, soah lâi sitkhì sīnsim, hoántui tīniāⁿ ê Tiongkok Kokbīn tóng chiū ánnē thiòng kah beh sí, kinkì che lâi boahó Apíⁿ beh nī chipchèng ê sēngchiū, koh khah chiá chitê líú lâi chhiúhò^a íkí, kiankò chéngkoân, hibāng ē tàng inūi ánnē éngoán chipchèng.

Chit chióng chhiong móa kintiuⁿ ê ànchēng, khòⁿ khí lâi kahná kotiau itchài hoatseng, ín láng chùbòk, kísit ka léngchēng koanchhat hunsek, hit tiongkan únham chin chē léksú lâi lòh lâi ê insò kah hiānsit chéngtī ê buntê.

Tiongkok Kokbīn tóng sī tī Tiongkok sēnglip ê chéngtóng, ēng kekbēng ê chhiútōaⁿ thuihoan Tāi Chheng tèkok, í tóngkok théché lâi kiànlip Chiúⁿ. Ka tókchhái thóngtī, jīchhiáⁿ chioh bīnchú ê miá, kā Chiná hôngkoân chioh si hēng hūn. Tiongkok Kokbīn tóng chéngghú oánjiân chiáⁿchò thóngtī koānlék ê ìit chúthé,

《司法正義 kah 人權》

序 by 張炎憲

——扁案 tī 歷史上 ê 意義

Tùi 陳水扁總統 tī 2008 年被拘押了後，台灣朝野無論是挺扁 áá 是反扁 álóng 被絞入去扁案捲螺 á 水中，雖然熱 phutphut 討論 kah 有 chhun，卻失去冷靜思考法律層面 ê 問題。台灣教授協會為 tiòh beh hō 事實 koh khah 釐清，tī 2012 年 9 月 29，邀請八位法律專攻 ê 學者舉辦研討會，òng 望藉 chit 个理由來喚起大家對當今政治 kah 司法問題 ê 關心。

扁案有真 chē 疑點 kah 爭議，m̄ kantaⁿ 是司法公平正義 kah 人權 ê 問題，koh khah 摻雜政治鬥爭 ê 問題。它是司法史上第一位民選總統卸任了後成做監囚 ê 重大事件，mā ē 是檢驗司法獨立 kah 民主人權 ê 重要指標。

陳水扁是 2000 年到 2004 年台灣史上第一位非中國國民黨出身 ê 總統，mā 是本土政黨民主進步黨頭一任 ê 總統。伊 ê 八年執政 tī 台灣民主運動史上是重大 ê 里程碑，mā 是台灣邁向民主自由國家 ê 重要象徵，m̄ koh，伊卻 tī 卸任了後無 gōa 久被判刑入監，tùi 權力 ê 顛峰 poáh 落去深淵，行入烏牢。Chit 種戲劇性 ê 變化，m̄nā hō 支持者 gōnggiáh、憤怒 kah 悲傷，koh khah hō 本土陣營 lóng 受打擊，soah 來失去信心，反對陣營 ê 中國國民黨就 ánnē thiòng kah beh 死，根據這來抹烏阿扁八年執政 ê 成就，koh khah 藉 chitê 理由來醜化異己，堅固政權，希望 ē tàng 因為 ánnē 永遠執政。

Chit 種充滿緊張 ê 案情，看起來 kahná 高潮一再發生、引人注目，其實 ka 冷靜觀察分析，hit 中間隱含真 chē 歷史留落來 ê 因素 kah 現實政治 ê 問題。

中國國民黨是 tī 中國成立 ê 政黨：用革命 ê 手段推翻大清帝國，以黨國體制來建立蔣家獨裁統治，而且借民主 ê 名，kā Chiná 皇權借屍還魂。中國國民黨政府宛然成做統治權力 ê 唯一主體，人民對它 ê 統治 kantaⁿ 有絕對服從 ê 義務，若是有不滿 á 是起來抗爭，一定 ē 受 tiòh 叛國

jĩnbĩn tui i ê thóngtĩ kantaⁿ ũ choattũ hókchiông ê gĩbũ, nāsĩ ũ putboán á sĩ khĩlái khòngcheng, ittēng ē siũ tiòh poānkòk tēngtēng ê giāmlē chhúhoat. Chit chióng thóngtĩ ê suũ, chit hongbĩn sĩ iānsĩp Chiná kunchú tókchhái ê pháiⁿ sĩpkoàn, chit hongbĩn sĩ Tiongkok Kokbĩn tóng ê léngtōchiá iũgoān sĩ tĩ Tiongkok chēngtĩ ê níkhaⁿ tiòng tōahàn, khiàmkhoat bĩnchú chũiũ ê sòióng, sĩmchĩ ká che tòngchò tékĩn, chĩnhēng apchè kah chhengsoàn.

1949 nĩ, Tiongkok Kokbĩn tóng chēngú tōcháu lāi kàu Tāioān liáuāu, mĩnā pũnchit bōe kái, iáu inũ tui Tiongkiōng chhim Tāi ê kiaⁿhiāⁿ íkĩp tui Tāioānlāng ê mĩ sìnĩm, kiōnghòa Chiúⁿ Kàichiòh kòjĩn chōngpài kah tóngkok thóngtĩ, sikhē apchè hoántũ lèkliōng, koh khah ēng chēngtĩ lát kàijĩp suhoat, ēng che tòngchò chéngsok íkĩ ê kangkũ, tĩsú Tāioān chhũ tĩ pēhsek khióngpò ê khĩhun tiòng.

Tĩ tóngkok bō hun, chēngtĩ kah suhoat hōsiong pĩ lĩōng ê chōnghóng hā, Tāioān beh sĩtsi suhoat káikek, mĩnā ài tũikhòng Tiong kok Kokbĩn tóng chēngú ê thóngtĩ kikò, koh khah tiòh ènghũ chiahê chhiong móa tóngkok ìsek ê chēngtĩ kah suhoatkài jĩnsũ.

1987 nĩ kàigiām káitũ, Tāioān chhuthiān thiⁿ beh kng ê káikek. 1990 nĩtāi, tĩ Lí Tenghui chóngthóng ê chũtō hā, Tāioān māihòng bĩnchú hò, Tân Chúipĩⁿ chóngthóng kèsìòk lólèk, bĩnchú lāihām chiāmchiām lóksĩt, chúkoān chāi bĩn ê ìsek chiāmchiām chhimhòa, mĩ koh suhoat káikek iũgoān tĩtĩ put chēng, bē tàng jìok tiòh sĩtāi ê choánpiàn. Che tui Tân Chúipĩⁿ chóngthóng siājĩm liáuāu, sũsĩ siũ tiòh kìmchĩ chhutkēng, khu'ah, sĩmsìn, khísò, phòahēng, jĩpkaⁿ tēngtēng ê chogũ, kàugiáh hiānsĩ tóngkok ùitòk kah Má Engkiú chēngú chiá tiòh suhoat chhengsoàn chēng tiau ê chióngchióng hũnjiah. Che sĩ Tāioān suhoat hō lāng bē sìnĩm ê sóchāi, mā sĩ Tāioān jĩnbĩn bō hoattō khĩtũ "hoatĩⁿ sĩ Kokbĩn tóng khui ê" giāugĩ.

Tân Chúipĩⁿ tĩ chóngthóng siājĩm liáuāu bō gōa kú siũ tiòh khu'ah, khàu sĩōng chhiú khàu jĩp kaⁿ, bũsố put chĩ ê bújìok, che mĩ kantaⁿ sĩ tui Tân Chúipĩⁿ kòjĩn ê bújìok, koh khah sĩ tui Tāioānlāng léngsiũ ê bújìok. Tékcheng chĩ tĩ ànkiāⁿ bōe chengkiat chēng, tòh kongkhai soatbēng "nāsĩ pān bē chhut, tiòh ài lòhtāi it kiokkiong", íkēng ànsòg "ũ chōe thui tēng" ê chúkoan simthài, jĩchhiáⁿ sĩōngsiōng thaulō sĩausit hō mũithé, ùihoán chengchhat bō kongkhai ê goānchek, sionghāi liáu suhoat uisìn.

Tân Chúipĩⁿ chóngthóng siũ tiòh tē jĩ pái khu'ah

等等 ê 嚴厲處罰。Chit 種統治 ê 思維，一方面 是沿襲 Chiná 君主獨裁 ê pháiⁿ 習慣，一方面 是中國國民黨 ê 領導者猶原是 tĩ 中國政治 ê 染缸中大漢，欠缺民主自由 ê 素養，甚至 ká 這當做敵人，進行壓制 kah 清算。

1949 年，中國國民黨政府逃走來到台灣了後，mĩnā 本質未改，iáu 因為對中共侵台 ê 驚惶以及對台灣人 ê mĩ 信任：強化蔣介石個人崇拜 kah 黨國統治，四 kē 壓制反對力量，koh khah 用政治力介入司法，用這當做整肅異己 ê 工具，致使台灣處 tĩ 白色恐怖 ê 氣氛中。

Tĩ 黨國無分、政治 kah 司法互相被利用 ê 狀況下，台灣 beh 實施司法改革，mĩnā ài 對抗中國國民黨政府 ê 統治機構，koh khah tiòh 應付 chiahê 充滿黨國意識 ê 政治 kah 司法界人士。

1987 年戒嚴解除，台灣出現天 beh 光 ê 改革。1990 年代，tĩ 李登輝總統 ê 主導下，台灣邁向民主化，陳水扁總統繼續努力，民主內涵漸漸落實，主權在民 ê 意識漸漸深化：mĩ koh 司法改革猶原遲遲不前，bē tàng jìok tiòh 時代 ê 轉變。這 tui 陳水扁總統卸任了後，隨時受 tiòh 禁止出境、拘押、審訊、起訴、判刑、入監等等 ê 遭遇，夠額顯示黨國遺毒 kah 馬英九政府藉 tiòh 司法清算前朝 ê 種種痕跡。這是台灣司法 hō 人 bē 信任 ê 所在，mā 是台灣人民無法度去除「法院是國民黨開 ê」giāu 疑。

陳水扁 tĩ 總統卸任了後無 gōa 久受 tiòh 拘押，銬上手銬入監，無所不至 ê 侮辱，這 mĩ kantaⁿ 是對陳水扁個人 ê 侮辱，koh khah 是對台灣人領袖 ê 侮辱。特偵組 tĩ 案件未偵結前，tòh 公開說明「若是辦 bē 出，tiòh ài 落台一鞠躬」，已經按算「有罪推定」ê 主觀心態，而且常常透露消息 hō 媒體，違反偵察無公開 ê 原則，傷害了司法威信。

陳水扁總統受 tiòh 第二 pái 拘押了

liáuāu, kàu phòanⁿhêng jipkaⁿ hòkhêng, bô koh chàì kiánⁿchhut lôpâng chít pō. Tékcheng chó í Tân Chúipíⁿ khólêng tôcháu kah choànkìong chò líú, tngkí khu'ah Tân Chúipíⁿ, ēng che lâi pek kah pīkò jīnchōe ê pānàn chhiúlo̍, kīsít ùihoán siōnglī. Í Tân Chúipíⁿ ê chhutmiâ tō, Tāioân jīnbīn bô lāng m̄ bat, jīchhiáⁿ koh ū kokan sūihō pōhō, cháíⁿiūⁿ ē tàng khínkhó tôcháu; Tékcheng chó tui Tân Chúipíⁿ sikhōuī ēng chīn honghoat thoantiâu ioktām, sīmchì ah lāng chú kiòng. Tân Chúipíⁿ beh ánchóaⁿ kah lāng choànkìong.

Teh símlí ê kòethêng tiong, Tāipak tēhng hoatīⁿ beh ēng thiuchhiam pun àn símlí ê āu àn pèng hō chēng àn, chōsēng tōa àn pèng hō sió àn símlí ê chōnghóng, ū ūipōe "hoattēng hoatkoaⁿ goānchek", èng siók ūihian. Kíámchhat koaⁿ siáphiām sáilōng Tiong-Sìn-Kim chēng hù tángsūtiúⁿ Kó Tiōngliōng chò gūichèng, jīchhiáⁿ khiónghat Tō Lēphēng ài ká chhut Goāntāi chēngkoàn chóng chai Má Chìlēng, Má Íkiàn pēkiáⁿ kah Tân Chúipíⁿ ê koanhē, íkeng giāmtiōng thúntáh kíámchhat koaⁿ "khehkoan sèng gībū" ê chengsín, koh khah chhimhoān pīkò ê hōnggū koān.

2010 nī 11 goéh chhe 5, Tāipak tēhng hoatīⁿ phòanⁿkoat, í hoattēng chitkoān soat tòngchò lūnchēng Tân Chúipíⁿ chóngthóng tī jī chhù kim kái téngténg ê àn tiong bô kōsēng chitbū siōng hēngūi siu hóe chōe ê kinkì. M̄ koh keh 6 jīt liáuāu, 11 goéh 11 chòeko hoatīⁿ phòanⁿkoat tēngàn Liōngthām tē àn, í sitchit énghióng lát soat, jīntēng Tân Chúipíⁿ huhū siusiū Tāi-nī Kó ka 3 ek khó, hō chēnghú khai pah ek īsoàn bé Liōngthām thótē jīchhiáⁿ lápjip khohák hngkhu, chiū ánne phòanⁿkoat Tân Chúipíⁿ chóngthóng kah hujīn kok 11 nī tōhēng, pēng kho 1.5 ek khó hoat kim. Nngē phòanⁿkoat siongchha bô kàu chít lépai, khiok thàmchhú bô káng ê kónghoat phòanⁿkoat, ínkhi chóngthóng chitkoān hoānūi kaitēng ê chenggī. Sīmchì koh tī 11 goéh chhe 5 tēhng hoatīⁿ phòanⁿkoat liáuāu, Má Engkiú chóngthóng iáu kongkhai piásūi ū ūi jīnbīn koankám, jīchhiáⁿ tiàuchip suhoat kochân téngténg kóngōe, tòe leh chòeko hoatīⁿ tī 11 jīt bô chháchhú hoat trglái kengsím, soah chhinchū hē phòanⁿkoat, jīntēng Tân Chúipíⁿ ū chōe. Phòanⁿkoat ê pekchhiat sèng ínkhi gīlūn, ū chēngtī lát kàjjip suhoat ê kónghoat.

Tân Chúipíⁿ pī koaiⁿ jip kaⁿgák liáuāu, sengkhu jú lâi jú soejiók soah ínkhi pēⁿpiàn, púnlái gák hong kah Hoatbū pō lóng bē giàn kongkhai sēngjīn, āu lâi tī ūlūn aplék, chiah sàng kàu Êng Chóng chiū i. Bīnkan chiū ánne ū pó gōa chiū i ê hōiok, m̄ koh Má Engkiú

後，到判刑入監服刑，無 koh 再行出牢房一步。特偵組以陳水扁可能逃走 kah 串供做理由，長期拘押陳水扁，用這來逼 kah 被告認罪 ê 辦案手路，其實違反常理。以陳水扁 ê 出名度，台灣人民無人 m̄ bat，而且 koh 有國安隨扈保護，怎樣 ē tàng 輕可逃走；特偵組對陳水扁四 khō圍用盡方法傳召約談，甚至押人取供。陳水扁 beh án 怎 kah 人串供。

Teh 審理 ê 過程中，台北地方法院 beh 用抽籤分案審理 ê 後案併 hō前案，造成大案併 hō小案審理 ê 狀況，有違背「法定法官原則」，應屬違憲。檢察官涉嫌使弄中信金前副董事長辜仲諒做偽證，而且恐嚇杜麗萍 ài 咬出元大證券總裁馬志玲、馬維見父 kiáⁿ kah 陳水扁 ê 關係，已經嚴重 thún 踏檢察官「客觀性義務」ê 精神，koh khah 侵犯被告 ê 防禦權。

2010 年 11 月初五，台北地方法院判決，以法定職權說當做論證陳水扁總統 tī 二次金改等等 ê 案中無構成職務上行爲收賄罪 ê 根據。M̄ koh 隔 6 日了後，11 月 11 最高法院判決定案龍潭地案，以實質影響力說，認定陳水扁夫婦收受台泥辜家 3 億元，hō政府開百億預算買龍潭土地而且納入科學園區，就 ánne 判決陳水扁總統 kah 夫人各 11 年徒刑，併科 1.5 億元罰金。兩個判決相差無夠一禮拜，卻採取無全 ê 講法判決，引起總統職權範圍界定 ê 爭議。甚至 koh tī 11 月初五地方法院判決了後，馬英九總統 iáu 公開表示有違人民觀感，而且召集司法高層等等講話，tòe leh 最高法院 tī 11 日無採取發 tng 來更審，soah 親自下判決，認定陳水扁有罪。判決 ê 迫切性引起議論，有政治力介入司法 ê 講法。

陳水扁被關入監獄了後，身軀 jú 來 jú 衰弱 soah 引起病變，本來獄方 kah 法務部 lóng bē giàn 公開承認，後來 tī 輿論壓力，chiah 送到榮總就醫。民間就 ánne 有保外就醫 ê 呼籲，m̄ koh 馬英九總統無

chóngthóng bô ánnē lāi tōngiāu, liáhchún pósek chhut gák liáuāu chiū chūiū loh, bē koh chà jip gák.

Thoánthóng koanliām liáhchún siūhēngjīn jip kaⁿ, i ē sōu kipún koān èng siū tiòh hānchē. Kísit siūhēngjīn jip kaⁿ hók hēng, tū lāng sin chūiū siū khusok ígōa, kītha ē chūiū koān bē tàng koh siū khusok, á siūhēngjīn ē chiūi koān sī siók tī iliāu jīnkoān, sī kipún jīnkoān chi it, bō engkai siū tiòh hānchē. Hōhòng pó gōa chiū i sui ū khah tōa thēngtō ē chūiū, khiok bō sng jip hēng kī jīchhiáⁿ chāigōa pēng m̄ sī oānchoān hōngjīm, iáu ū ittēng ē kàmtok kichē chūnchāi.

Chòeko hoatīⁿ Kiámchhat sú Tékpiát Chengchhat chō (kánchheng Tékcheng chō) tī 2007 nī 4 goèh chhe jī, Tân Chúipíⁿ chóngthóng jīmlāi sēnglip. Goānpún sī ūi tiòh beh chengchhat chóngthóng, hù chóngthóng, gō īⁿ īⁿtiúⁿ, pō ē siútiúⁿ á sī siōngchiòng kaikip kunchit jīnoān ē thamu hoānchōe ànkiāⁿ lāi siat, m̄ koh āu lāi khiok chiāⁿchò chengchhat Tân Chúipíⁿ ē tanūi, ū "Píⁿ-cheng chō" ē kichheng, che tui Tân Chúipíⁿ lāi kóng sī chitē kéktōa ē hongchhì.

Teh símlí Tân Chúipíⁿ chóngthóng ē kòethēng tiong, chēngtī kàijip suhoat, kiámchhat kikoan ūihoat lāmkoān, hoatīⁿ chiāⁿchò chēngtī kangkū ē kónghoat hihi-hōahōa, siū lāng phoephēng. Tui hoatīⁿ kiámchhat kikoan lāi kóng sī sīniōng phòsán, bō hō lāng sīnnāi; tui Má Engkiú chóngthóng lāi kóng, chiah sī bō hoattō siautū jīnbīn tui Píⁿ àn sī chēngtī chengtāu, chhengsoàn chēng tiau ē siūⁿhoat; tui Tân Chúipíⁿ chóngthóng lāi kóng, tī i jīmlāi bē tàng thòng tēng su thòng lāi káikek suhoat, khiok tī siājīm āu, siū tiòh khu'ah, khísō, phòahēng, che sī hōténg ē hongchhì, piāi. M̄ koh tui Tāioān lāi kóng, Píⁿ àn chhiong móa chēngtī tiuⁿlék, ínkhí choānbīn thólūn, kanchiap chhioksēng suhoat káikek, tui suhoat tóklip chò chhut kòngchiàn.

Píⁿ àn tī tongkim sī chitē chhiong móa chēngtī sēng ē suhoat ànkiāⁿ. M̄ koh tī tngkí léksú ē gánkài, chiah sī Tāioān tui kàigiām thóngtī kòetō kàu bīnchú hoattī kokka ē tiōngtāi ànkiāⁿ. Kítiong ū suhoat kongpēⁿ chēnggī, jīnkoān íhō ē buntē, mā ū Tionggok Kokbīn tóng kah Má Engkiú beh chiā tiòh "suhoat tóklip" ē miā, chéngsok íkí, chhengsoàn Tāioān púnthó lékliōng, ēng che lāi kiānlip Tionggok Kokbīn tóng thóngtī Tāioān ē chēngtong sēng kah hoatthóng sēng. M̄ koh Píⁿ àn bē inūi tongkim phòahēng lāi chò siōng bóe ē tēngàn, ē puttoān siū tiòh chitgí kah thiauchiàn, chiāⁿchò Tāioān súsiōng tiōngtāi ē chēngtī ànkiāⁿ.

ánne lái dōngyáo, lǎngzhǎn bǎoshì chūyù le hòujié zìyóu loh, bēkoh zài rù yù. Chuán tǒng guān niàn lǎngzhǎn shòu xíng rén rù jiān, yī ē suǒ yǒu jīběn quán yīng shòu xiànzhì xiànzhì. Qíshí shòu xíng rén rù jiān fú xíng, chú rén shēn zìyóu shòu jiōu cù yǐ wài, qí tā ē zìyóu quán bē tàng koh shòu jiōu cù, á shòu xíng rén ē jiù yī quán shì shǔ yī yī liáo rén quán, shì jīběn rén quán zhī yī, wú yīng shòu xiànzhì xiànzhì. Hé wàng bǎo wài jiù yī dùn yǒu khah dà chéng dù ē zìyóu, yù wú suàn rù xíng qī ér qiě zài wài bìng m̄ shì wán quán fàng rèn, iáu yǒu yī dìng ē jiān dū jīzhì cún zài.

Guó gāo fǎ yuàn jiǎn chá shǔ tè bié zhēn chá zǔ (jiǎn chēng tè bié zhēn chá zǔ) tī 2007 nián 4 yuè èr rì, chén shuǐ pián zǒng tǒng rèn nèi chéng lì. Yuán běn shì wéi xiànzhì beh zhēn chá zǒng tǒng, fù zǒng tǒng, wǔ yuàn yuàn cháng, bù huì shǒu cháng á shì shàng jiāng jiē jūn zhàn rén yuán ē gān wū fǎ zuì fǎn àn jiàn lè shè, m̄ koh hòu lái yù chéng zuò zhēn chá chén shuǐ pián ē wèi yú, yǒu "pián zhēn zǔ" ē mēi chēng, zhè duì chén shuǐ pián lái jiǎng shì yī ge jí dà ē fēn cì.

Teh shěn lǐ chén shuǐ pián zǒng tǒng ē guò chéng zhōng, zhèng zhì jiè rù sī fǎ, jiǎn chá jī guān wéi fǎ wán quán, fǎ yuàn chéng zuò zhèng zhì gōng jù ē jiǎng fǎ hihi-hōahōa, shòu rén pī píng. Duì fǎ yuàn jiǎn chá jī guān lái jiǎng shì xìn yòng pò chǎn, wú hō rén xìn rài; duì mǎ yīng jiǔ zǒng tǒng lái jiǎng, chiah shì wú fǎ dù xiāo chú rén mín duì pián àn shì zhèng zhì zhēng dòu, qīng suàn qián cháo ē xiǎng fǎ; duì chén shuǐ pián zǒng tǒng lái jiǎng, tī yī rèn nèi bē tàng tòng dìng sī tòng lái gǎi gé sī fǎ, yù tī què rèn hòu, shòu xiànzhì jiū yā, qǐ sù, pàn xíng, zhè shì héng ē fēn cì, bēi āi. M̄ koh duì tái wān lái jiǎng, pián àn chōng mǎn zhèng zhì zhāng lì, yǐn qǐ quán mǐn tǎo lùn, jiān jiē chéng sī fǎ gǎi gé, duì sī fǎ dú lì zuò chū yòng xiàn.

Pián àn tī dāng jīn shì yī ge chōng mǎn zhèng zhì xìng ē sī fǎ àn jiàn. M̄ koh tī cháng qī lì shǐ ē yǎn jiè, chiah shì tái wān tui jiē yán tǒng zhì guò dù dào mǐn zhǔ fǎ zhì guó jiā ē zhòng dà àn jiàn. Qí zhōng yǒu sī fǎ gōng píng zhèng yì, rén quán wéi hù ē wèn tí, mā yǒu zhōng guó gōmíng dǎng kah mǎ yīng jiǔ beh jiè xiànzhì "sī fǎ dú lì" ē míng, zhěng sù yì jǐ, qīng suàn tái wān běn tǔ lì liàng, yòng zhè lái jiàn lì zhōng guó gōmíng dǎng tǒng zhì tái wān ē zhèng dāng xìng kah fǎ tǒng xìng. M̄ koh pián àn bē yīn wéi dāng jīn pàn fǎ lái zuò siōng wěi ē dìng àn, ē bù duàn shòu xiànzhì zhì yí kah tiǎo zhàn, chéng zuò tái wān shǐ zhòng dà ē zhèng zhì àn jiàn.



